

MY GURU'S BLESSINGS

Book Six

SATKAR
KIDS

ਮੇਰੇ ਗੁਰੂ ਦੀਆਂ ਯਸੀਸਾਂ

ਛੇਵੀਂ ਪੁਸਤਕ

SET OF
14 BOOKS
AVAILABLE



ਦਲਜੀਤ ਸਿੰਘ ਸਿੱਧੂ
ਪੰਜਾਬੀ ਅਨੁਵਾਦ ਮੋਹਿਨੀ ਚਾਵਲਾ
ਚਿੱਤਰਕਲਾ ਭੁਪਿੰਦਰ ਸਿੰਘ ਆਹਲੂਵਾਲੀਆ

Daljeet Singh Sidhu
ART Bhupendra Singh Ahluwalia

Written by Daljeet Singh Sidhu
Text Editor Terveen Gill
Punjabi Translator Mohini Chawla
Art Bhupendra Singh Ahluwalia
Graphic Artist Premdeep Singh Mann
Parminder Chand

Published by

Gyan Khand Media
334 College Road, Sangrur 148001
Punjab, India

Copyright ©2014 Gyan Khand Media

Printed in India.

All rights reserved

ISBN: 978-93-82887-22-5

First Edition

This book is sold subject to the condition that it shall not, by way of trade or otherwise, be lent, resold, hired out, or otherwise circulated without the publisher's prior written consent in any form of binding or cover other than that in which it is published and without a similar condition including this condition being imposed on the subsequent purchaser and without limiting the rights under copyright reserved above, no part of this publication may be reproduced, stored in or introduced into a retrieval system, or transmitted in any form or by any means (electronic, mechanical, photocopying, recording, or otherwise), without the prior written permission of both the copyright owner and the above-mentioned publisher of this book.

www.sikhcomics.com

info@sikhcomics.com

+91 981 569 6992 (India) +1 408 914 2858 (U.S.)

Now Available on 

Download & Read on:

Smartphone

Tablet

iPad

Notebook PC

MY GURU'S BLESSINGS

Book Six

ਮੇਰੇ ਗੁਰੂ ਦੀਆਂ ਘਸੀਸਾਂ

ਛੇਵੀਂ ਪੁਸਤਕ

Dedicated to
Sikh children everywhere

I pray that you always live by your Guru ji's teachings. May Waheguru ji always be with you.

ਸਮਰਪਿਤ
ਸਮੂਹ ਸਿੱਖ ਬੱਚਿਆਂ ਨੂੰ

ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ ਤੁਸੀਂ ਗੁਰੂ ਦੀ ਸਿੱਖਿਆ ਆਪਣੇ ਜੀਵਨ ਵਿਚ ਧਾਰਨ ਕਰੋ ਅਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ-ਸੰਗ ਰਹਿਣ।

This book belongs to

.....



Even The Birds

How many birds do you see? Do you know what they are doing? Birds like to sing! Do you know who made the birds? Yes, Waheguru ji did. Waheguru ji made everything. He made all the birds, animals and fishes. He made everybody including you. The Guru Granth Sahib ji says that everyone should sing Waheguru ji's praises. We should praise Him when we are happy and even when we are sad. We should praise Him during the day and at night just like the birds sing to Waheguru ji. The next time you hear birds singing, try to guess

what they are saying. They may be thanking Waheguru ji for everything—the air they breathe, the water they drink, and the food they eat. They could even be praying for a chance to see Waheguru ji some day.



My Prayer: Waheguru ji, I will sing Your praises. I will only sing in praise of You just as the birds do.

Guru Granth Sahib ji says: *jo bolat hai marig meen pankhayroo so bin har jaapat hai nahee hor.* (Ang 1265, M:4)

Whatever the deer, fish and birds sing, they only chant the praises of God, and no other.

ਇੱਥੋਂ ਤੱਕ ਕਿ ਪੰਛੀ ਵੀ

ਤੁਸੀਂ ਤਸਵੀਰ ਵਿੱਚ ਕਿੰਨੇ ਪੰਛੀ ਦੇਖ ਰਹੇ ਹੋ? ਕੀ ਤੁਹਾਨੂੰ ਪਤਾ ਹੈ ਕਿ ਉਹ ਕੀ ਕਰ ਰਹੇ ਹਨ? ਪੰਛੀਆਂ ਨੂੰ ਗਾਉਣਾ ਪਸੰਦ ਹੈ! ਕੀ ਤੁਸੀਂ ਜਾਣਦੇ ਹੋ ਕਿ ਪੰਛੀਆਂ ਨੂੰ ਕਿਸ ਨੇ ਬਣਾਇਆ ਹੈ? ਜੀ ਹਾਂ, ਵਾਹਿਗੁਰੂ ਜੀ ਨੇ ਬਣਾਇਆ ਹੈ। ਸਭ ਕੁਝ ਵਾਹਿਗੁਰੂ ਜੀ ਨੇ ਹੀ ਬਣਾਇਆ ਹੈ। ਉਨ੍ਹਾਂ ਨੇ ਸਭ ਪੰਛੀਆਂ, ਜਾਨਵਰਾਂ ਅਤੇ ਮੱਛੀਆਂ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਨੇ ਹੀ ਸਭ ਲੋਕ ਬਣਾਏ ਹਨ ਜਿੰਨ੍ਹਾਂ ਵਿੱਚੋਂ ਤੁਸੀਂ ਇੱਕ ਹੋ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਫੁਰਮਾਉਂਦੇ ਹਨ ਕਿ ਹਰ ਕਿਸੇ ਨੂੰ ਵਾਹਿਗੁਰੂ ਜੀ ਦਾ ਮਹਿਮਾਗਾਣ ਕਰਨਾ ਚਾਹੀਦਾ ਹੈ। ਭਾਵੇਂ ਅਸੀਂ ਖੁਸ਼ ਹੋਈਏ ਭਾਵੇਂ ਉਦਾਸ, ਸਾਨੂੰ ਉਨ੍ਹਾਂ ਦੇ ਗੁਣ ਗਾਉਣੇ ਚਾਹੀਦੇ ਹਨ। ਸਾਨੂੰ ਦਿਨ ਰਾਤ ਉਨ੍ਹਾਂ ਦੀ ਮਹਿਮਾ ਗਾਉਣੀ ਚਾਹੀਦੀ ਹੈ, ਜਿਵੇਂ ਪੰਛੀ ਵਾਹਿਗੁਰੂ ਜੀ ਲਈ ਗਾਉਂਦੇ ਹਨ। ਅਗਲੀ ਵਾਰ ਜਦੋਂ ਤੁਸੀਂ ਪੰਛੀਆਂ ਨੂੰ ਗਾਉਂਦੇ ਹੋਏ ਸੁਣੋ ਤਾਂ ਕੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕੀ ਗਾ ਰਹੇ ਹਨ? ਹੋ ਸਕਦਾ ਹੈ ਉਹ ਵਾਹਿਗੁਰੂ ਜੀ ਦਾ ਹਰ ਚੀਜ਼ ਲਈ ਪੰਨਵਾਦ ਕਰਦੇ ਹੋਣ--ਉਸ ਹਵਾ ਦਾ ਜਿਸ ਵਿੱਚ ਉਹ ਸਾਹ ਲੈਂਦੇ ਹਨ, ਪਾਣੀ ਜੋ ਉਹ ਪੀਂਦੇ ਹਨ ਅਤੇ ਖਾਣਾ ਜੋ ਉਹ ਖਾਂਦੇ ਹਨ। ਇਹ ਵੀ ਹੋ ਸਕਦਾ ਹੈ ਕਿ ਉਹ ਕਿਸੇ ਦਿਨ ਵਾਹਿਗੁਰੂ ਜੀ ਦੇ ਦਰਸ਼ਨਾਂ ਦੀ ਅਰਦਾਸ ਕਰਦੇ ਹੋਣ।



ਮੇਰੀ ਅਰਦਾਸ: ਵਾਹਿਗੁਰੂ ਜੀ ਮੈਂ ਤੁਹਾਡੇ ਗੁਣ ਗਾਵਾਂਗਾ। ਪੰਛੀਆਂ ਵਾਂਗ ਮੈਂ ਸਿਰਫ ਆਪ ਜੀ ਦਾ ਮਹਿਮਾਗਾਣ ਕਰਾਂਗਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੁ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥ (ਅੰਗ ੧੨੬੫, ਮਃ ੪)

ਪਸ਼ੂ, ਪੰਛੀ, ਮੱਛੀਆਂ ਆਦਿ ਜੋ ਵੀ ਬੋਲਦੇ ਹਨ, ਉਹ ਪਰਮਾਤਮਾ ਦੇ ਨਾਮ ਤੋਂ ਇਲਾਵਾ ਹੋਰ ਕੁਝ ਵੀ ਨਹੀਂ।

Sweet Treats

Yum! Yum! Hernoor Kaur is giving Kabir Singh his ice cream treat. He can't wait to lick it with his tongue. Kabir loves the taste of ice cream—especially on a hot summer day. What is your favorite ice cream? What other sweet treats do you like to have? Did you know that our tongues help us enjoy the flavors of sweet treats? The Guru Granth Sahib ji says that there is one special sweet treat that we can all enjoy any time we want. That sweet treat is singing the praises of Waheguru ji or simply saying 'Waheguru, Waheguru, Waheguru' with our tongues. It is great to enjoy sweet treats but it is even better to repeat Waheguru ji's Name with our tongues. Waheguru ji is pleased when we remember Him.



My Prayer: Waheguru ji, I want to enjoy You every day. I place my trust in You as I sing Your praises and say Your Name.

Guru Granth Sahib ji says: *har rasnaa har jas gaavai kharee suhaavane. jo man tan mukh har bolai saa har bhaavnee. (Ang 647, M:3)*

The tongue that sings Waheguru ji's Praises is so very beautiful. The one who utters Waheguru ji's Name, with the mind, body and mouth, is pleasing to Waheguru ji.

ਮਿੱਠੀਆਂ ਚੀਜ਼ਾਂ

ਵਾਹ! ਕਿੰਨੀ ਸੁਆਦੀ ਹੈ! ਹਰਨੂਰ ਕੌਰ ਕਬੀਰ ਸਿੰਘ ਨੂੰ ਆਈਸਕ੍ਰੀਮ ਖੁਆ ਰਹੀ ਹੈ। ਉਹ ਆਈਸਕ੍ਰੀਮ ਦਾ ਸੁਆਦ ਆਪਣੀ ਜੀਭ ਨਾਲ ਲੈਣ ਲਈ ਉਤਾਵਲਾ ਹੈ। ਕਬੀਰ ਨੂੰ ਆਈਸਕ੍ਰੀਮ ਬਹੁਤ ਚੰਗੀ ਲਗਦੀ ਹੈ--ਖਾਸ ਤੌਰ ਤੇ ਜਿਸ ਦਿਨ ਗਰਮੀ ਜ਼ਿਆਦਾ ਹੋਵੇ। ਤੁਹਾਡੀ ਮਨਪਸੰਦ ਆਈਸਕ੍ਰੀਮ ਕਿਹੜੀ ਹੈ? ਹੋਰ ਕਿਹੜੀਆਂ ਮਿੱਠੀਆਂ ਚੀਜ਼ਾਂ ਤੁਹਾਨੂੰ ਪਸੰਦ ਹਨ? ਕੀ ਤੁਸੀਂ ਜਾਣਦੇ ਹੋ ਕਿ ਮਿੱਠੀਆਂ ਚੀਜ਼ਾਂ ਦੇ ਸੁਆਦ ਦਾ ਮਜ਼ਾ ਲੈਣ ਲਈ ਜੀਭ ਸਾਡੀ ਮਦਦ ਕਰਦੀ ਹੈ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਇੱਕ ਅਜਿਹੀ ਖਾਸ ਮਿੱਠੀ ਚੀਜ਼ ਹੈ ਜਿਸ ਦਾ ਅਨੰਦ ਅਸੀਂ ਜਦੋਂ ਚਾਹੀਏ ਲੈ ਸਕਦੇ ਹਾਂ। ਇਹ ਚੀਜ਼ ਹੈ ਵਾਹਿਗੁਰੂ ਜੀ ਦੀ ਉਸਤਤ ਕਰਨੀ ਜਾਂ ਬਸ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨਾ। ਮਿੱਠੀਆਂ ਚੀਜ਼ਾਂ ਦਾ ਮਜ਼ਾ ਲੈਣਾ ਬਹੁਤ ਚੰਗਾ ਲਗਦਾ ਹੈ ਪਰ ਆਪਣੀ ਜੀਭ ਨਾਲ ਵਾਹਿਗੁਰੂ ਜੀ ਬੋਲਣਾ ਇਸ ਤੋਂ ਵੀ ਚੰਗਾ ਹੈ। ਜਦੋਂ ਅਸੀਂ ਵਾਹਿਗੁਰੂ ਜੀ ਨੂੰ ਯਾਦ ਕਰਦੇ ਹਾਂ ਤਾਂ ਉਹ ਖੁਸ਼ ਹੁੰਦੇ ਹਨ।



ਮੇਰੀ ਅਰਦਾਸ: ਹੇ ਵਾਹਿਗੁਰੂ ਜੀ! ਮੈਂ ਹਰ ਰੋਜ਼ ਆਪ ਦੇ ਨਾਮ ਦਾ ਅਨੰਦ ਮਾਨਣਾ ਚਾਹੁੰਦਾ ਹਾਂ। ਜਦੋਂ ਮੈਂ ਆਪ ਜੀ ਦਾ ਗੁਣਗਾਣ ਕਰਦਾ ਹਾਂ ਅਤੇ ਨਾਮ ਸਿਮਰਦਾ ਹਾਂ ਤਾਂ ਮੇਰਾ ਭਰੋਸਾ ਆਪ ਜੀ ਵਿੱਚ ਵਧਦਾ ਜਾਂਦਾ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥ ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥ (ਅੰਗ ੬੪੭, ਮਃ ੩)

ਹਰੀ ਨਾਮ ਦਾ ਜਸ ਗਾਉਣ ਵਾਲੀ ਜੀਭ ਬੜੀ ਸੁੰਦਰ ਲਗਦੀ ਹੈ। ਜੇ ਤਨ ਮਨ ਨਾਲ ਪ੍ਰਭੂ ਦਾ ਨਾਮ ਸਿਮਰਦੇ ਹਨ ਉਹ ਪ੍ਰਭੂ ਨੂੰ ਬਹੁਤ ਪਿਆਰੇ ਲੱਗਦੇ ਹਨ।

Trust in God

Do you know what it means to trust someone or something? It means that we believe that everything will be ok. We trust that our parents will take care of us. We trust that Waheguru ji will do what is best for us and that He will always love and protect us. What does Kabir Singh trust Waheguru ji to do? The Guru Granth Sahib ji tells us that when we trust Waheguru ji, we don't have to worry about anything. We know that He will show us what to do and help us wherever we are.




My Prayer: Waheguru ji, help me to always trust You. Please keep me safe as I work and play.

Guru Granth Sahib ji says: *ghar baahar tayraa bharvaasaa too jan kai hai sang. kar kirpaa pareetam parabh apunay naam japa-o har rang. (Ang 677, M:5)*

At home and outside, I place my trust in You, Waheguru ji. You are always with Your humble servant. Bestow Your Mercy, O my Beloved God, so that I chant Your Name with love.

ਪਰਮਾਤਮਾ ਵਿੱਚ ਭਰੋਸਾ ਰੱਖੋ

ਕੀ ਤੁਹਾਨੂੰ ਪਤਾ ਹੈ ਕਿ ਭਰੋਸਾ ਰੱਖਣ ਦਾ ਕੀ ਮਤਲਬ ਹੁੰਦਾ ਹੈ? ਇਸ ਦਾ ਮਤਲਬ ਹੈ ਕਿ ਇਹ ਵਿਸ਼ਵਾਸ ਰੱਖਣਾ ਕਿ ਸਭ ਕੁਝ ਠੀਕ ਹੋਵੇਗਾ। ਸਾਨੂੰ ਆਪਣੇ ਮਾਪਿਆਂ ਤੇ ਭਰੋਸਾ ਹੁੰਦਾ ਹੈ ਕਿ ਉਹ ਸਾਡਾ ਧਿਆਨ ਰੱਖਣਗੇ। ਸਾਨੂੰ ਇਹ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਜੋ ਵੀ ਕਰਨਗੇ ਸਾਡੇ ਲਈ ਉੱਤਮ ਹੋਵੇਗਾ ਅਤੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੇ ਰਹਿਣਗੇ ਅਤੇ ਸਾਡੀ ਗੱਖਿਆ ਕਰਨਗੇ। ਕਬੀਰ ਸਿੰਘ ਨੂੰ ਕੀ ਵਿਸ਼ਵਾਸ ਹੈ ਕਿ ਵਾਹਿਗੁਰੂ ਜੀ ਉਸ ਵਾਸਤੇ ਕੀ ਕਰਨਗੇ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ ਕਿ ਜਦੋਂ ਸਾਨੂੰ ਵਾਹਿਗੁਰੂ ਜੀ ਤੇ ਭਰੋਸਾ ਹੁੰਦਾ ਹੈ ਤਾਂ ਸਾਨੂੰ ਕਿਸੇ ਵੀ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ। ਉਹ ਸਾਨੂੰ ਸਹੀ ਰਸਤਾ ਦਿਖਾਉਂਦੇ ਹਨ ਅਤੇ ਅਸੀਂ ਕਿਤੇ ਵੀ ਹੋਈਏ ਸਾਡੀ ਸਹਾਇਤਾ ਕਰਦੇ ਹਨ।

An illustration of a young boy and a young girl in a garden. The boy, on the left, is wearing a red cap and blue shorts, and is sitting on a white stone ledge, looking towards the girl. The girl, on the right, is wearing a yellow headscarf and a yellow dress, and is sitting on the same ledge, looking back at the boy. The background shows a green lawn and a blue sky with soft clouds.

ਮੇਰੀ ਅਰਦਾਸ: ਹੇ ਵਾਹਿਗੁਰੂ ਜੀ! ਕਿਰਪਾ ਕਰੋ ਤਾਂ ਜੋ ਮੇਰਾ ਵਿਸ਼ਵਾਸ ਆਪ ਜੀ ਵਿੱਚ ਹਮੇਸ਼ਾ ਬਣਿਆ ਰਹੇ। ਕਿਰਪਾ ਕਰਕੇ ਕੰਮ ਕਰਦਿਆਂ ਅਤੇ ਖੇਡਦਿਆਂ ਸਦਾ ਮੇਰੀ ਗੱਖਿਆ ਕਰਨਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥ ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥ (ਅੰਗ ੬੭੭, ਮਃ ੫)

ਹੇ ਪ੍ਰਭੂ! ਘਰ ਦੇ ਅੰਦਰ ਵੀ ਅਤੇ ਬਾਹਰ ਵੀ ਤੇਰਾ ਹੀ ਸਹਾਰਾ ਰਹਿੰਦਾ ਹੈ। ਤੁਸੀਂ ਸਦਾ ਆਪਣੇ ਸੇਵਕ ਨਾਲ ਰਹਿੰਦੇ ਹੋ। ਹੇ ਮੇਰੇ ਪਰਮਾਤਮਾ! ਮਿਹਰ ਕਰੋ ਕਿ ਮੈਂ ਤੇਰੇ ਪਿਆਰ ਵਿਚ ਟਿਕ ਕੇ ਸਦਾ ਤੇਰਾ ਨਾਮ ਜਪਦਾ ਰਹਾਂ।

Nobody's Perfect

Kabir Singh knocked over a glass of milk and spoilt his sister's book. He made a big mess for Hernoor Kaur. Kabir is feeling sad because even though he tries to be good, bad things still happen. Do you try to be good? Of course, you do! But no matter how hard we try, sometimes we do things that we should not do. When we do something wrong, we need to tell Waheguru ji that we are sorry. Waheguru ji loves us and He will forgive us. Kabir apologized to Hernoor and helped her buy a new book. Hernoor forgave Kabir because she knows that nobody is perfect. She knows that even she makes mistakes sometimes. What are you going to do if you make a mistake today?




My Prayer: Waheguru ji, I am not perfect. I am sorry that I make mistakes. Please forgive me and help me do the right thing.

Guru Granth Sahib ji says: *asee khatay bahut kamaavday ant na paaraavaar. har kirpaa kar kai bakhas lai hu ha-o paapee vad gunahgaar.* (Ang 1416, M:3)

I make so many mistakes that there is no end to them. O Lord, please be merciful and forgive me for I am a sinner, a great offender.

ਕੋਈ ਵੀ ਸੰਪੂਰਨ ਨਹੀਂ

ਕਬੀਰ ਸਿੰਘ ਤੋਂ ਦੁੱਧ ਦਾ ਗਿਲਾਸ ਗਿਰ ਗਿਆ ਹੈ ਜਿਸ ਨਾਲ ਉਸ ਦੀ ਭੈਣ ਦੀ ਕਿਤਾਬ ਖਰਾਬ ਹੋ ਗਈ ਹੈ। ਉਸ ਨੇ ਹਰਨੂਰ ਕੌਰ ਲਈ ਕੰਮ ਵਧਾ ਦਿੱਤਾ ਹੈ। ਕਬੀਰ ਉਦਾਸ ਹੈ ਕਿਉਂਕਿ ਉਹ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਪਰ ਕੁਝ ਨਾ ਕੁਝ ਮਾੜਾ ਹੋ ਜਾਂਦਾ ਹੈ। ਕੀ ਤੁਸੀਂ ਚੰਗੇ ਬਣਨ ਦੀ ਕੋਸ਼ਿਸ਼ ਕਰਦੇ ਹੋ? ਬੇਸ਼ੱਕ, ਤੁਸੀਂ ਕਰਦੇ ਹੋ! ਭਾਵੇਂ ਅਸੀਂ ਕਿੰਨੀ ਵੀ ਕੋਸ਼ਿਸ਼ ਕਰੀਏ ਅਸੀਂ ਕੁਝ ਅਜਿਹਾ ਕਰ ਬੈਠਦੇ ਹਾਂ ਜੋ ਸਾਨੂੰ ਨਹੀਂ ਕਰਨਾ ਚਾਹੀਦਾ। ਜਦੋਂ ਸਾਡੇ ਕੋਲੋਂ ਕੁਝ ਗਲਤ ਹੋ ਜਾਵੇ ਤਾਂ ਸਾਨੂੰ ਵਾਹਿਗੁਰੂ ਜੀ ਕੋਲੋਂ ਮਾਫ਼ੀ ਮੰਗਣੀ ਚਾਹੀਦੀ ਹੈ। ਵਾਹਿਗੁਰੂ ਜੀ ਸਾਨੂੰ ਪਿਆਰ ਕਰਦੇ ਹਨ ਇਸ ਲਈ ਉਹ ਸਾਨੂੰ ਮਾਫ਼ ਕਰ ਦੇਣਗੇ। ਕਬੀਰ ਨੇ ਹਰਨੂਰ ਤੋਂ ਮਾਫ਼ੀ ਮੰਗੀ ਅਤੇ ਨਵੀਂ ਕਿਤਾਬ ਖਰੀਦਣ ਵਿੱਚ ਉਸ ਦੀ ਮਦਦ ਕੀਤੀ। ਹਰਨੂਰ ਨੇ ਵੀ ਕਬੀਰ ਨੂੰ ਇਹ ਸੋਚ ਕੇ ਮਾਫ਼ ਕਰ ਦਿੱਤਾ ਕਿ ਕੋਈ ਵੀ ਸੰਪੂਰਨ ਨਹੀਂ ਹੁੰਦਾ। ਉਹ ਜਾਣਦੀ ਹੈ ਕਿ ਗਲਤੀਆਂ ਕਈ ਵਾਰ ਉਸ ਕੋਲੋਂ ਵੀ ਹੋ ਜਾਂਦੀਆਂ ਹਨ। ਜੇਕਰ ਅੱਜ ਤੁਹਾਡੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ?




ਮੇਰੀ ਅਰਦਾਸ: ਹੇ ਵਾਹਿਗੁਰੂ ਜੀ ! ਮੈਂ ਸੰਪੂਰਨ ਨਹੀਂ ਹਾਂ। ਮੈਨੂੰ ਮਾਫ਼ ਕਰਨਾ ਮੇਰੇ ਤੋਂ ਗਲਤੀਆਂ ਹੋ ਜਾਂਦੀਆਂ ਹਨ। ਕਿਰਪਾ ਕਰਕੇ ਮੈਨੂੰ ਖਿਮਾਂ ਕਰੋ ਤੇ ਚੰਗੇ ਕੰਮ ਕਰਨ ਵਿੱਚ ਮੇਰੀ ਮਦਦ ਕਰੋ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥ ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥ (ਅੰਗ ੧੪੧੬, ਮ: ੩)

ਮੇਰੀਆਂ ਭੁੱਲਾਂ ਦਾ ਕੋਈ ਅੰਤ ਨਹੀਂ ਪੈ ਸਕਦਾ। ਹੇ ਪਰਮਾਤਮਾ! ਤੂੰ ਮਿਹਰ ਕਰਕੇ ਆਪ ਹੀ ਬਖਸ਼ ਲੈ, ਮੈਂ ਪਾਪੀ ਹਾਂ, ਗੁਨਾਹਗਾਰ ਹਾਂ।

A Noisy Night

Kabir Singh was fast asleep, but he suddenly woke up. It was a noisy night. He could see flashes of lightning. He could hear the rumbling of thunder and the sound of the wind blowing. He was scared. But then he prayed to Waheguru ji and remembered that Waheguru ji was watching over him. Kabir was not afraid anymore. He then went back to sleep. Can you think of the times when you might have been afraid? When you are afraid, you too can pray to Waheguru ji and ask Him to take care of you. He will help you remember that He watches over you all the time. He is always taking care of you. He cares for you even during a thunderstorm.



My Prayer: Waheguru ji, please keep me safe. I am not afraid because You are always with me.

Guru Granth Sahib ji says: *saahib kee sayvak rahai sarnaa-ee. aapay bakhsay day vadi-aa-ee. tis tay oopar naahee ko-ay. ka-un darai dar kis kaa ho-ay.*
(Ang 842, M:3)

Waheguru ji's servant remains under His protection... Nobody is higher than Him. Then why should Waheguru ji's servant be afraid? What should he ever fear?

ਇੱਕ ਡਰਾਉਣੀ ਰਾਤ

ਕਬੀਰ ਸਿੰਘ ਸੌਂ ਰਿਹਾ ਸੀ, ਪਰ ਉਸ ਦੀ ਨੀਂਦ ਖੁੱਲ੍ਹ ਗਈ। ਬਹੁਤ ਸ਼ੋਰ-ਸ਼ਰਾਬੇ ਵਾਲੀ ਰਾਤ ਸੀ। ਉਸ ਨੇ ਦੇਖਿਆ ਬਾਹਰ ਬਿਜਲੀ ਲਿਸ਼ਕ ਰਹੀ ਸੀ। ਉਸ ਨੂੰ ਤੁਫਾਨ ਦੀ ਗੜਗੜਾਹਟ ਅਤੇ ਹਵਾ ਦੀ ਸ਼ੂਕਦੀ ਆਵਾਜ਼ ਸੁਣੀ। ਉਹ ਡਰ ਗਿਆ ਸੀ। ਪਰ ਫਿਰ ਉਸ ਨੇ ਵਾਹਿਗੁਰੂ ਨੂੰ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਯਾਦ ਆਇਆ ਕਿ ਵਾਹਿਗੁਰੂ ਜੀ ਉਸ ਨੂੰ ਦੇਖ ਰਹੇ ਹਨ ਅਤੇ ਧਿਆਨ ਰੱਖ ਰਹੇ ਹਨ। ਹੁਣ ਕਬੀਰ ਨੂੰ ਕੋਈ ਡਰ ਨਹੀਂ ਸੀ। ਇਸ ਲਈ ਉਹ ਮੁੜ ਸੌਂ ਗਿਆ। ਕੀ ਤੁਹਾਨੂੰ ਕੋਈ ਐਸਾ ਸਮਾਂ ਯਾਦ ਹੈ ਜਦੋਂ ਤੁਹਾਨੂੰ ਡਰ ਮਹਿਸੂਸ ਹੋਇਆ ਹੋਵੇ? ਜਦੋਂ ਤੁਹਾਨੂੰ ਡਰ ਲੱਗੇ ਤੁਸੀਂ ਵੀ ਵਾਹਿਗੁਰੂ ਜੀ ਸਾਹਮਣੇ ਅਰਦਾਸ ਕਰਕੇ ਉਨ੍ਹਾਂ ਨੂੰ ਤੁਹਾਡਾ ਧਿਆਨ ਰੱਖਣ ਲਈ ਕਹਿ ਸਕਦੇ ਹੋ। ਉਹ ਇਹ ਯਾਦ ਰੱਖਣ ਵਿਚ ਤੁਹਾਡੀ ਮਦਦ ਕਰਨਗੇ ਕਿ ਉਨ੍ਹਾਂ ਦਾ ਹੱਥ ਸਦਾ ਤੁਹਾਡੇ ਸਿਰ ਤੇ ਰਹਿੰਦਾ ਹੈ। ਉਹ ਮੁਸੀਬਤ ਵਿਚ ਵੀ ਤੁਹਾਡਾ ਧਿਆਨ ਰੱਖਦੇ ਹਨ।


ਮੇਰੀ ਅਰਦਾਸ: ਹੇ ਵਾਹਿਗੁਰੂ ਜੀਓ, ਕਿਰਪਾ ਕਰਕੇ ਮੇਰੀ ਰੱਖਿਆ ਕਰਨੀ। ਮੈਨੂੰ ਕੋਈ ਡਰ ਨਹੀਂ ਹੈ ਕਿਉਂਕਿ ਤੁਸੀਂ ਸਦਾ ਮੇਰੇ ਨਾਲ ਹੋ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਸਾਹਿਬ ਕੀ ਸੇਵਕੁ ਰਹੈ ਸਰਣਾਈ ॥ ਆਪੇ ਬਖਸੇ ਦੇ ਵਡਿਆਈ ॥ ਤਿਸ ਤੇ ਉਪਰਿ ਨਾਹੀ ਕੋਇ ॥ ਕਉਣੁ ਡਰੈ ਡਰੁ ਕਿਸ ਕਾ ਹੋਇ ॥ (ਅੰਗ ੮੪੨, ਮਃ ੩)

ਵਾਹਿਗੁਰੂ ਜੀ ਦਾ ਸੇਵਕ ਸਦਾ ਉਨ੍ਹਾਂ ਦੀ ਸ਼ਰਨ ਪਿਆ ਰਹਿੰਦਾ ਹੈ... ਉਨ੍ਹਾਂ ਤੋਂ ਵੱਡਾ ਹੋਰ ਕੋਈ ਨਹੀਂ। ਫਿਰ ਉਨ੍ਹਾਂ ਦੇ ਸੇਵਕ ਨੂੰ ਕਿਸ ਦਾ ਡਰ ਹੋ ਸਕਦਾ ਹੈ? ਉਸ ਨੂੰ ਕਦੇ ਵੀ ਡਰਨ ਦੀ ਲੋੜ ਨਹੀਂ।

Hide and Seek

Hernoor Kaur and Kabir Singh are playing hide-and-seek with their friends. It is Kabir's turn to find his playmates. Do you think he can find Ravneet or Gurkamal? Have you ever played hide-and-seek? If you hide behind a tree or a bush, it is tough for your friends to find you, especially if it is dark. But Waheguru ji can see you no matter where you are. It may be late at night or the middle of the day. God knows exactly where you are and what you are doing. He even knows what you are thinking. You can never hide from Waheguru ji. So it is best to think good thoughts and do good things because you can hide nothing from Him.



My Prayer: Waheguru ji, I hide nothing from You. You see where I am and what I do.

Guru Granth Sahib ji says: *jo kachh karee so tayrai hadoor. too daykheh ha-o mukar paa-o.* (Ang 25, M:1)

Whatever I do, I do in Your presence. You see all my actions and yet I deny them.

ਲੁਕਣਮੀਟੀ

ਹਰਨੂਰ ਕੌਰ ਅਤੇ ਕਬੀਰ ਸਿੰਘ ਆਪਣੇ ਦੋਸਤਾਂ ਨਾਲ ਲੁਕਣਮੀਟੀ ਖੇਡ ਰਹੇ ਹਨ। ਇਸ ਵਾਰ ਆਪਣੇ ਦੋਸਤਾਂ ਨੂੰ ਲੱਭਣ ਦੀ ਵਾਰੀ ਕਬੀਰ ਦੀ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਕੀ ਉਹ ਰਵਨੀਤ ਅਤੇ ਗੁਰਕਮਲ ਨੂੰ ਲੱਭ ਸਕੇਗਾ? ਕੀ ਤੁਸੀਂ ਕਦੇ ਲੁਕਣਮੀਟੀ ਖੇਡੀ ਹੈ? ਜੇਕਰ ਤੁਸੀਂ ਇਕ ਦਰਖਤ ਜਾਂ ਝਾੜੀ ਦੇ ਪਿੱਛੇ ਲੁਕ ਜਾਂਦੇ ਹੋ ਤਾਂ ਤੁਹਾਡੇ ਦੋਸਤਾਂ ਨੂੰ ਤੁਹਾਨੂੰ ਲੱਭਣ ਵਿਚ ਮੁਸ਼ਕਲ ਹੋਵੇਗੀ, ਖਾਸ ਤੌਰ ਤੇ ਜੇਕਰ ਹਨੇਰਾ ਹੋਵੇ। ਪਰ ਤੁਸੀਂ ਕਿਤੇ ਵੀ ਹੋਵੇ ਵਾਹਿਗੁਰੂ ਜੀ ਤੁਹਾਨੂੰ ਦੇਖ ਸਕਦੇ ਹਨ। ਭਾਵੇਂ ਦੇਰ ਰਾਤ ਨੂੰ ਜਾਂ ਦੁਪਹਿਰ ਵੇਲੇ ਪਰਮਾਤਮਾ ਨੂੰ ਪੂਰੀ ਤਰ੍ਹਾਂ ਪਤਾ ਹੁੰਦਾ ਹੈ ਕਿ ਤੁਸੀਂ ਕਿੱਥੇ ਹੋ ਅਤੇ ਕੀ ਕਰ ਰਹੇ ਹੋ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਹੁੰਦਾ ਹੈ ਕਿ ਤੁਸੀਂ ਕੀ ਸੋਚਦੇ ਹੋ। ਤੁਸੀਂ ਕਦੇ ਵੀ ਵਾਹਿਗੁਰੂ ਜੀ ਤੋਂ ਲੁਕ ਨਹੀਂ ਸਕਦੇ। ਇਸ ਲਈ ਵਧੀਆ ਹੋਵੇਗਾ ਕਿ ਤੁਸੀਂ ਚੰਗੀਆਂ ਗੱਲਾਂ ਸੋਚੋ ਅਤੇ ਚੰਗੇ ਕੰਮ ਕਰੋ ਕਿਉਂਕਿ ਤੁਸੀਂ ਵਾਹਿਗੁਰੂ ਜੀ ਤੋਂ ਕੁਝ ਵੀ ਲੁਕਾ ਨਹੀਂ ਸਕਦੇ।


ਮੇਰੀ ਅਰਦਾਸ: ਹੇ ਵਾਹਿਗੁਰੂ ਜੀ, ਮੈਂ ਆਪ ਜੀ ਕੋਲੋਂ ਕੁਝ ਵੀ ਨਹੀਂ ਲੁਕਾਂਦਾ। ਤੁਸੀਂ ਸਭ ਜਾਣਦੇ ਹੋ ਕਿ ਮੈਂ ਕਿੱਥੇ ਹਾਂ ਤੇ ਕੀ ਕਰਦਾ ਹਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਜੋ ਕਛੁ ਕਰੀ ਸੁ ਤੇਰੈ ਹਦੂਰਿ ॥ ਤੂ ਦੇਖਹਿ ਹਉ ਮੁਕਰਿ ਪਾਉ ॥
(ਅੰਗ ੨੫, ਮ: ੧)

ਜੇ ਕੁਝ ਵੀ ਮੈਂ ਕਰਦਾ ਹਾਂ ਉਹ ਆਪ ਜੀ ਦੀ ਹਜ਼ੂਰੀ ਵਿਚ ਕਰਦਾ ਹਾਂ। ਤੁਸੀਂ ਸਭ ਕੁਝ ਦੇਖਦੇ ਹੋ ਫਿਰ ਵੀ ਮੈਂ ਆਪਣੇ ਕੀਤੇ ਕੰਮਾਂ ਤੋਂ ਮੁੱਕਰ ਜਾਂਦਾ ਹਾਂ।

The Right Spot

Hernoor Kaur is trying to pin the pony's tail at the right spot. Do you think she can do it with a blindfold covering her eyes? It's hard to do things when we can't see. If we don't believe in Guru Nanak ji, it's similar to having our eyes covered. But if you believe in Guru Nanak ji, he shows you what to do and how to live your life. Through his Gurbani, he leads you just as someone would lead a blind person. If you hold Guru Nanak ji's hand, he will always take you to the right spot.




My Prayer: Thank you Guru Nanak ji for helping me see clearly. Thank you for guiding and leading me.

Guru Granth Sahib ji says: *baajh guroo hai anDh gubaaraa. agi-aanee anDhaa anDh anDhaaraa.* (Ang 116, M:3)

Without the Guru, there is only pitch-darkness. The ignorant (those without the Guru's teachings) are blind. There is only utter darkness for them.

ਬਿਲਕੁਲ ਠੀਕ ਜਗ੍ਹਾ ਤੇ

ਹਰਨੂਰ ਕੌਰ ਘੋੜੇ ਦੀ ਪੂਛ ਨੂੰ ਸਹੀ ਜਗ੍ਹਾ ਤੇ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕੀ ਤੁਹਾਨੂੰ ਲਗਦਾ ਹੈ ਕਿ ਉਹ ਅੱਖਾਂ ਤੇ ਪੱਟੀ ਬੰਨ੍ਹ ਕੇ ਇਹ ਕੰਮ ਕਰ ਸਕਦੀ ਹੈ? ਬਿਨਾਂ ਦੇਖੇ ਕੰਮ ਕਰਨੇ ਮੁਸ਼ਕਲ ਹੁੰਦੇ ਹਨ। ਜੇਕਰ ਸਾਨੂੰ ਗੁਰੂ ਨਾਨਕ ਜੀ ਤੇ ਭਰੋਸਾ ਨਹੀਂ ਹੈ ਤਾਂ ਇਹ ਅੱਖਾਂ ਬੰਦ ਕਰਕੇ ਕੰਮ ਕਰਨ ਵਾਂਗ ਹੀ ਹੈ। ਪਰੰਤੂ ਜੇਕਰ ਤੁਹਾਨੂੰ ਗੁਰੂ ਨਾਨਕ ਜੀ ਵਿਚ ਆਸਥਾ ਹੈ ਤਾਂ ਉਹ ਦੱਸਦੇ ਹਨ ਕਿ ਕੀ ਕਰਨਾ ਚਾਹੀਦਾ ਹੈ ਅਤੇ ਜੀਵਨ ਕਿਵੇਂ ਜੀਆ ਜਾਵੇ। ਆਪਣੀ ਗੁਰਬਾਣੀ ਦੇ ਰਾਹੀਂ ਉਹ ਸਾਡਾ ਇੰਜ ਮਾਰਗਦਰਸ਼ਨ ਕਰਦੇ ਹਨ ਜਿਵੇਂ ਕੋਈ ਕਿਸੇ ਅੰਨ੍ਹੇ ਵਿਅਕਤੀ ਨੂੰ ਰਾਹ ਦੱਸਦਾ ਹੋਵੇ। ਜੇਕਰ ਤੁਸੀਂ ਗੁਰੂ ਨਾਨਕ ਜੀ ਦਾ ਹੱਥ ਫੜ ਕੇ ਰੱਖੋਗੇ ਤਾਂ ਉਹ ਤੁਹਾਨੂੰ ਸਦਾ ਸਹੀ ਰਸਤਾ ਦਿਖਾਉਣਗੇ।



ਮੇਰੀ ਅਰਦਾਸ: ਗੁਰੂ ਨਾਨਕ ਜੀ ਮੈਨੂੰ ਰਸਤਾ ਦਿਖਾਉਣ ਲਈ ਧੰਨਵਾਦ। ਮੇਰਾ ਮਾਰਗ ਦਰਸ਼ਨ ਕਰਨ ਅਤੇ ਸਹੀ ਰਸਤੇ ਲਿਜਾਉਣ ਲਈ ਆਪ ਜੀ ਦਾ ਧੰਨਵਾਦ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਬਾਝੁ ਗੁਰੂ ਹੈ ਅੰਧ ਗੁਬਾਰਾ ॥ ਅਗਿਆਨੀ ਅੰਧਾ ਅੰਧੁ ਅੰਧਾਰਾ ॥ (ਅੰਗ ੧੧੬, ਮ: ੩)

ਗੁਰੂ ਤੋਂ ਬਿਨਾਂ ਘੁੱਪ ਹਨੇਰਾ ਰਹਿੰਦਾ ਹੈ। ਅਗਿਆਨੀ (ਗੁਰੂ ਦੇ ਗਿਆਨ ਤੋਂ ਰਹਿਤ) ਮਨੁੱਖ ਅੰਨ੍ਹਾ ਹੁੰਦਾ ਹੈ। ਉਸ ਲਈ ਤਾਂ ਚਾਰ ਚੁਫੇਰੇ ਅੰਧਕਾਰ ਹੁੰਦਾ ਹੈ।

To Whom Do You Pray?

Many people pray to statues and pictures. Some pray to the sun, the moon and the planets. Some pray to trees, plants and animals. Some even pray to other human beings. Kabir Singh and Hernoor Kaur only pray to Waheguru ji and no one else. They know that Waheguru ji is the One who created this world. Only He can give us things. He alone can decide what happens. There is no one more powerful than Him. The Guru Granth Sahib ji tells the story of a little boy named Prahlaad, who prayed to Waheguru ji all the time. One day, the king ordered that everyone must pray to him. Prahlaad knew it was wrong to pray to the king, so he kept praying to Waheguru ji. The king threw Prahlaad off a mountain for doing so. But Prahlaad continued to pray to Waheguru ji. The king then had him trampled by elephants. He even tried to burn Prahlaad in a fire. But Waheguru ji kept Prahlaad safe. When the king did not stop bothering Prahlaad, Waheguru ji killed the king and saved Prahlaad. Now everyone could begin praying to Waheguru ji again.



My Prayer: Waheguru ji, I promise that I will only pray to You and no one else. You are above all. There is no one more powerful than You are.

Guru Granth Sahib ji says: *ayk daataar sagal hai jaachik doosar kai peh jaava-o. ha-o maaga-o aan lajava-o. sagal chhatarpat ayko thaakur ka-un samsar laava-o.* (Ang 401, M:5)

There is only One Giver; all others are beggars. Who else can we turn to? When I beg from others, I am ashamed. Waheguru ji is the Only Lord Master. He is the Supreme King of all. Who else is equal to Him?

ਤੁਸੀਂ ਕਿਸ ਅੱਗੇ ਪ੍ਰਾਰਥਨਾ ਕਰਦੇ ਹੋ?

ਕਈ ਲੋਕ ਮੂਰਤੀਆਂ ਅਤੇ ਤਸਵੀਰਾਂ ਦੀ ਪੂਜਾ ਕਰਦੇ ਹਨ। ਕੁਝ ਸੂਰਜ, ਚੰਨ ਅਤੇ ਗ੍ਰਹਿਆਂ ਨੂੰ ਪੂਜਦੇ ਹਨ। ਕੁਝ ਲੋਕ ਰੁੱਖਾਂ, ਪੌਦਿਆਂ ਜਾਂ ਜਾਨਵਰਾਂ ਨੂੰ ਮੱਥਾ ਟੇਕਦੇ ਹਨ। ਇਥੋਂ ਤੱਕ ਕਿ ਕੁਝ ਤਾਂ ਹੋਰ ਵਿਅਕਤੀਆਂ ਨੂੰ ਪੂਜਦੇ ਹਨ। ਕਬੀਰ ਸਿੰਘ ਅਤੇ ਹਰਨੂਰ ਕੌਰ ਸਿਰਫ ਵਾਹਿਗੁਰੂ ਜੀ ਸਾਹਮਣੇ ਪ੍ਰਾਰਥਨਾ ਕਰਦੇ ਹਨ, ਉਨ੍ਹਾਂ ਤੋਂ ਇਲਾਵਾ ਕਿਸੇ ਸਾਹਮਣੇ ਨਹੀਂ। ਉਨ੍ਹਾਂ ਨੂੰ ਪਤਾ ਹੈ ਕਿ ਇਹ ਵਾਹਿਗੁਰੂ ਜੀ ਹੀ ਹਨ ਜਿਨ੍ਹਾਂ ਨੇ ਇਸ ਸੰਸਾਰ ਦੀ ਰਚਨਾ ਕੀਤੀ ਹੈ। ਕੇਵਲ ਉਹ ਹੀ ਸਾਨੂੰ ਦਾਤਾਂ ਦੇ ਸਕਦੇ ਹਨ। ਕੇਵਲ ਉਹ ਹੀ ਫੈਸਲਾ ਕਰਦੇ ਹਨ ਕਿ ਕੀ ਹੋਣਾ ਹੈ। ਉਨ੍ਹਾਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋਰ ਕੋਈ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇਕ ਪ੍ਰਹਲਾਦ ਨਾਂ ਦੇ ਬਾਲਕ ਦੀ ਕਹਾਣੀ ਦੱਸਦੇ ਹਨ ਜੋ ਹਰ ਸਮੇਂ ਵਾਹਿਗੁਰੂ ਜੀ ਦਾ ਸਿਮਰਨ ਕਰਦਾ ਸੀ। ਰਾਜੇ ਨੇ ਇਕ ਭੈੜਾ ਐਲਾਨ ਕਰ ਦਿੱਤਾ ਕਿ ਹਰ ਕਿਸੇ ਨੂੰ ਉਸ ਦਾ ਹੀ ਨਾਮ ਜਪਣਾ ਹੋਵੇਗਾ। ਪ੍ਰਹਲਾਦ ਨੂੰ ਪਤਾ ਸੀ ਕਿ ਰਾਜੇ ਦੀ ਵੰਦਨਾ ਕਰਨਾ ਗਲਤ ਹੈ, ਇਸ ਲਈ ਉਹ ਵਾਹਿਗੁਰੂ ਜੀ ਦਾ ਨਾਮ ਹੀ ਜਪਦਾ ਰਿਹਾ। ਰਾਜੇ ਨੇ ਇਸ ਕਾਰਨ ਉਸ ਨੂੰ ਪਹਾੜ ਤੋਂ ਹੇਠਾਂ ਸੁੱਟ ਦਿੱਤਾ ਪਰ ਪ੍ਰਹਲਾਦ ਨਿਰੰਤਰ ਵਾਹਿਗੁਰੂ ਜੀ ਦਾ ਨਾਮ ਜਪਦਾ ਰਿਹਾ। ਰਾਜੇ ਨੇ ਉਸ ਦੇ ਉਪਰ ਹਾਥੀ ਚੜ੍ਹਾ ਦਿੱਤੇ। ਉਸ ਨੇ ਪ੍ਰਹਲਾਦ ਨੂੰ ਅੱਗ ਵਿਚ ਜਲਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਵਾਹਿਗੁਰੂ ਜੀ ਨੇ ਪ੍ਰਹਲਾਦ ਦਾ ਵਾਲ ਵੀ ਵਿੰਗਾ ਨਾ ਹੋਣ ਦਿੱਤਾ। ਜਦੋਂ ਰਾਜੇ ਨੇ ਪ੍ਰਹਲਾਦ ਨੂੰ ਤਸੀਹੇ ਦੇਣੇ ਬੰਦ ਨਾ ਕੀਤੇ ਤਾਂ ਵਾਹਿਗੁਰੂ ਜੀ ਨੇ ਰਾਜੇ ਨੂੰ ਮਾਰ ਕੇ ਪ੍ਰਹਲਾਦ ਦੀ ਰੱਖਿਆ ਕੀਤੀ। ਹੁਣ ਸਭ ਲੋਕ ਇੱਕ ਵਾਰ ਫਿਰ ਵਾਹਿਗੁਰੂ ਜੀ ਦਾ ਨਾਮ ਜਪ ਸਕਦੇ ਸਨ।

ਮੇਰੀ ਅਰਦਾਸ: ਵਾਹਿਗੁਰੂ ਜੀ! ਮੈਂ ਵਾਅਦਾ ਕਰਦਾ ਹਾਂ ਕਿ ਮੈਂ ਸਿਰਫ ਤੇ ਸਿਰਫ ਆਪ ਜੀ ਸਾਹਮਣੇ ਪ੍ਰਾਰਥਨਾ ਕਰਾਂਗਾ। ਤੁਸੀਂ ਸਰਬਉੱਚ ਹੋ। ਤੁਹਾਡੇ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋਰ ਕੋਈ ਨਹੀਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਏਕੁ ਦਾਤਾਰੁ ਸਗਲੁ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥ ਹਉ ਮਾਗਉ ਆਨ ਲਜਾਵਉ ॥ ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥ (ਅੰਗ ੪੦੧, ਮ: ੫)

ਦੇਣ ਵਾਲਾ ਇੱਕੋ ਇੱਕ ਪਰਮਾਤਮਾ ਹੈ, ਬਾਕੀ ਸਭ ਤਾਂ ਮੰਗਣ ਵਾਲੇ ਹਨ। ਅਸੀਂ ਹੋਰ ਕਿਸ ਪਾਸੇ ਜਾਈਏ? ਜਦੋਂ ਹੋਰਾਂ ਤੋਂ ਮੰਗਦਾ ਹਾਂ ਤਾਂ ਸ਼ਰਮ ਮਹਿਸੂਸ ਹੁੰਦੀ ਹੈ। ਪਰਮ ਪਿਤਾ ਵਾਹਿਗੁਰੂ ਜੀ ਹੀ ਸਭ ਜੀਵਾਂ ਦੇ ਰਾਜੇ ਹਨ। ਉਹ ਰਾਜਿਆਂ ਦੇ ਰਾਜੇ ਹਨ। ਉਨ੍ਹਾਂ ਦੇ ਬਰਾਬਰ ਹੋਰ ਕੌਣ ਹੈ?

Asking For Gifts

Today is Hernoor Kaur's birthday. She received a lot of gifts. She is happy. She has new clothes to wear, new books to read and new toys to play with. How long do you think these new things will last? In a few months, the clothes will have worn out and the toys will have broken. Then she will need more things to make her happy. All of us pray to Waheguru ji and ask for things that we use in our daily lives. Waheguru ji fulfills our wishes. Since we know that everything comes from Waheguru ji, then why not ask for Waheguru ji Himself. If we have Waheguru ji, we have everything.




My Prayer: Waheguru ji, You fulfill all my wishes. Please fulfill my desire to have You in my life. Please come to me and never leave.

Guru Granth Sahib ji says: *ja-o maageh ta-o maageh bee-aa. jaa tay kusal na kaahoo thee-aa. maagan maag ta aykeh maag. naanak jaa tay pareh paraag.* (Ang 258, M:5)

Whenever you ask for something, you ask for worldly things. No one has obtained happiness from them. If you must ask for a gift, then ask for the Almighty God. O Nanak, through Him, you shall be saved.

ਤੋਹਫੇ ਮੰਗਣਾ

ਅੱਜ ਹਰਨੂਰ ਕੌਰ ਦਾ ਜਨਮ ਦਿਨ ਹੈ। ਉਸ ਨੂੰ ਬਹੁਤ ਸਾਰੇ ਤੋਹਫੇ ਮਿਲੇ ਹਨ। ਉਹ ਬਹੁਤ ਖੁਸ਼ ਹੈ। ਉਸ ਕੋਲ ਪਾਉਣ ਲਈ ਨਵੇਂ ਕੱਪੜੇ, ਪੜ੍ਹਨ ਲਈ ਕਿਤਾਬਾਂ ਅਤੇ ਖੇਡਣ ਲਈ ਖਿਡੌਣੇ ਹਨ। ਤੁਹਾਡੇ ਖਿਆਲ ਨਾਲ ਇਹ ਨਵੀਆ ਚੀਜ਼ਾਂ ਕਿੰਨੀ ਦੇਰ ਚੱਲਣਗੀਆਂ? ਕੁਝ ਮਹੀਨਿਆਂ ਵਿਚ ਕੱਪੜੇ ਪੁਰਾਣੇ ਹੋ ਜਾਣਗੇ ਅਤੇ ਖਿਡੌਣੇ ਟੁੱਟ ਜਾਣਗੇ। ਫਿਰ ਉਸ ਨੂੰ ਹੋਰ ਚੀਜ਼ਾਂ ਦੀ ਲੋੜ ਹੋਵੇਗੀ ਤਾਂ ਜੋ ਉਹ ਖੁਸ਼ ਹੋ ਸਕੇ। ਅਸੀਂ ਸਾਰੇ ਵਾਹਿਗੁਰੂ ਜੀ ਨੂੰ ਅਰਦਾਸ ਕਰਕੇ ਹਰ ਰੋਜ਼ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਮੰਗਦੇ ਹਾਂ। ਵਾਹਿਗੁਰੂ ਜੀ ਸਾਡੀਆਂ ਇੱਛਾਵਾਂ ਪੂਰੀਆਂ ਕਰਦੇ ਹਨ। ਜਦੋਂ ਸਾਨੂੰ ਪਤਾ ਹੈ ਕਿ ਸਭ ਚੀਜ਼ਾਂ ਵਾਹਿਗੁਰੂ ਜੀ ਤੋਂ ਹੀ ਮਿਲਦੀਆਂ ਹਨ, ਫਿਰ ਅਸੀਂ ਵਾਹਿਗੁਰੂ ਜੀ ਨੂੰ ਹੀ ਕਿਉਂ ਨਹੀਂ ਮੰਗ ਲੈਂਦੇ। ਜੇਕਰ ਵਾਹਿਗੁਰੂ ਜੀ ਸਾਡੇ ਕੋਲ ਹਨ ਤਾਂ ਫਿਰ ਸਾਡੇ ਕੋਲ ਸਭ ਕੁਝ ਹੈ।



ਮੇਰੀ ਅਰਦਾਸ: ਹੇ ਵਾਹਿਗੁਰੂ ਜੀਓ! ਤੁਸੀਂ ਮੇਰੀ ਹਰ ਇੱਛਾ ਪੂਰੀ ਕਰਦੇ ਹੋ। ਕਿਰਪਾ ਕਰਕੇ ਮੇਰੀ ਇਹ ਤਾਂਘ ਵੀ ਪੂਰੀ ਕਰ ਦਿਓ ਕਿ ਮੈਂ ਤੁਹਾਨੂੰ ਪਾਲਵਾਂ। ਕਿਰਪਾ ਕਰਕੇ ਹਮੇਸ਼ਾ ਲਈ ਮੇਰੇ ਕੋਲ ਆ ਜਾਵੋ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਜਉ ਮਾਗਹਿ ਤਉ ਮਾਗਹਿ ਬੀਆ ॥ ਜਾ ਤੇ ਕੁਸਲ ਨ ਕਾਹੂ ਬੀਆ ॥ ਮਾਗਨਿ ਮਾਗ ਤ ਏਕਹਿ ਮਾਗ ॥ ਨਾਨਕ ਜਾ ਤੇ ਪਰਹਿ ਪਰਾਗ ॥ (ਅੰਗ ੨੫੮, ਮਃ ੫)

ਜਦੋਂ ਵੀ ਤੁਸੀਂ ਕੁਝ ਮੰਗਦੇ ਹੋ, ਤੁਸੀਂ ਦੁਨਿਆਵੀ ਚੀਜ਼ਾਂ ਦੀ ਮੰਗ ਕਰਦੇ ਹੋ। ਇਨ੍ਹਾਂ ਚੀਜ਼ਾਂ ਨਾਲ ਕਿਸੇ ਨੂੰ ਵੀ ਆਤਮਕ ਸੁਖ ਨਹੀਂ ਮਿਲਿਆ। ਜੇ ਤੂੰ ਕੁਝ ਮੰਗਣਾ ਹੀ ਹੈ ਤਾਂ ਪ੍ਰਭੂ ਦਾ ਨਾਮ ਮੰਗ। ਹੇ ਨਾਨਕ! ਇਸ ਦੀ ਬਰਕਤ ਨਾਲ ਹੀ ਤੂੰ ਪਾਰ ਹੋਵੇਗਾ।

Listen and Learn

Who do you think the dog is listening to on the phone? Kabir Singh likes to listen to his grandma on the phone. You learn many things when you listen to your parents, grandparents and teachers. You can learn from books. You can learn by going to school. You can even learn by listening to other people. If you are wise, you will never stop learning. While you listen and learn, also remember to listen to Gurbani every day. Only then will you learn how great Waheguru ji is and how much He really loves you.



My Prayer: Waheguru ji, while I listen to others and learn day by day, help me listen to Gurbani and understand what my Guru says.

Guru Granth Sahib ji says: *har gun bane sarvan sunaaha. kar kirpaa satguroo milaaha. (Ang 699, M:4)*

Let me hear with my ears, the Gurbani in praise of the Lord. Be merciful and let me meet the True Guru.

ਸੁਣੋ ਅਤੇ ਸਿੱਖੋ

ਕੀ ਲਗਦਾ ਹੈ ਕਿ ਕੁੱਤਾ ਫੋਨ ਤੇ ਕੀ ਸੁਣ ਰਿਹਾ ਹੈ? ਕਬੀਰ ਸਿੰਘ ਨੂੰ ਆਪਣੀ ਦਾਦੀ ਦਾ ਫੋਨ ਸੁਣਨਾ ਚੰਗਾ ਲਗਦਾ ਹੈ। ਜਦੋਂ ਤੁਸੀਂ ਆਪਣੇ ਮਾਪਿਆਂ, ਬਜ਼ੁਰਗਾਂ ਜਾਂ ਅਧਿਆਪਕਾਂ ਦੀਆਂ ਗੱਲਾਂ ਸੁਣਦੇ ਹੋ ਤਾਂ ਬਹੁਤ ਕੁਝ ਸਿੱਖਦੇ ਹੋ। ਤੁਸੀਂ ਕਿਤਾਬਾਂ ਤੋਂ ਸਿੱਖ ਸਕਦੇ ਹੋ। ਸਕੂਲ ਜਾ ਕੇ ਵੀ ਤੁਸੀਂ ਸਿੱਖਦੇ ਹੋ। ਤੁਸੀਂ ਹੋਰ ਲੋਕਾਂ ਦੀਆਂ ਗੱਲਾਂ ਸੁਣ ਕੇ ਵੀ ਸਿੱਖਦੇ ਹੋ। ਜੇਕਰ ਤੁਸੀਂ ਸਮਝਦਾਰ ਹੋ ਤਾਂ ਸਿੱਖਣਾ ਕਦੇ ਬੰਦ ਨਹੀਂ ਕਰੋਗੇ। ਸੁਣਨ ਅਤੇ ਸਿੱਖਣ ਦੇ ਨਾਲ ਨਾਲ ਹਰ ਰੋਜ਼ ਗੁਰਬਾਣੀ ਸੁਣਨਾ ਵੀ ਯਾਦ ਰੱਖੋ। ਫਿਰ ਤੁਹਾਨੂੰ ਸਮਝ ਆਵੇਗਾ ਕਿ ਵਾਹਿਗੁਰੂ ਜੀ ਕਿੰਨੇ ਮਹਾਨ ਹਨ ਅਤੇ ਉਹ ਤੁਹਾਨੂੰ ਕਿੰਨਾ ਪਿਆਰ ਕਰਦੇ ਹਨ।



ਮੇਰੀ ਅਰਦਾਸ: ਹੇ ਵਾਹਿਗੁਰੂ ਜੀ, ਮੇਰੀ ਸਹਾਇਤਾ ਕਰੋ ਕਿ ਮੈਂ ਹਰ ਰੋਜ਼ ਹੋਰਾਂ ਦੀਆਂ ਗੱਲਾਂ ਸੁਣ ਕੇ ਸਿੱਖਣ ਦੇ ਨਾਲ ਨਾਲ ਗੁਰਬਾਣੀ ਦਾ ਸਰਵਣ ਕਰਾਂ ਅਤੇ ਆਪਣੇ ਗੁਰੂ ਦੀ ਸਿੱਖਿਆ ਨੂੰ ਸਮਝਾਂ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥ ਕਰਿ ਕਿਰਪਾ ਸਤਿਗੁਰੂ ਮਿਲਾਹਾ ॥ (ਅੰਗ ੬੯੯, ਮ: ੪)

ਹੇ ਪਰਮਾਤਮਾ! ਮੇਰੇ ਕੰਨਾਂ ਵਿੱਚ ਪ੍ਰਭੂ ਦੀ ਮਹਿਮਾ ਵਾਲੀ ਗੁਰਬਾਣੀ ਪਾ। ਮਿਹਰ ਕਰ ਤਾਂ ਜੋ ਮੈਂ ਸਤਿਗੁਰੂ ਨੂੰ ਜਾ ਮਿਲਾਂ।

How Much Longer?

Hernoor Kaur and Kabir Singh are waiting for their cake to be baked. How much longer do you think it will take? Waiting without complaining teaches us to be patient. Patience helps us trust God. When we pray to God, He hears our prayers and knows what we need right away. But He often wants us to wait for His answer. Waiting is hard. But if we are patient, we can do great things because we won't give up easily before we see the results. Hernoor and Kabir were happy that they were patient. Their cake turned out to be delicious. Now they know that it is worth waiting for good things.




My Prayer: Waheguru ji, when it is hard to wait, please help me be patient.

Guru Granth Sahib ji says: *sabar manjh kamaan ay sabar kaa neehno. sabar sandaa baan khaalak khataa na karee.* (Ang 1384, Sheikh Fareed ji)

Within yourself, make patience the bow, and also make patience the bowstring. Make patience the arrow. The Creator will not let you miss the target.

ਹੋਰ ਕਿੰਨੀ ਦੇਰ ?

ਹਰਨੂਰ ਕੌਰ ਅਤੇ ਕਬੀਰ ਸਿੰਘ ਆਪਣੇ ਕੇਕ ਦੇ ਤਿਆਰ ਹੋਣ ਦੀ ਉਡੀਕ ਕਰ ਰਹੇ ਹਨ। ਤੁਹਾਨੂੰ ਕੀ ਲਗਦਾ ਹੈ ਕਿ ਇਸ ਵਿੱਚ ਕਿੰਨਾ ਸਮਾਂ ਲੱਗੇਗਾ? ਸ਼ਿਕਾਇਤ ਕਰੇ ਬਿਨਾਂ ਉਡੀਕ ਕਰਨਾ ਸਾਨੂੰ ਸਬਰ ਸਿਖਾਉਂਦਾ ਹੈ। ਸੰਤੋਖ ਨਾਲ ਪਰਮਾਤਮਾ ਵਿੱਚ ਭਰੋਸਾ ਬਣਦਾ ਹੈ। ਜਦੋਂ ਅਸੀਂ ਪਰਮਾਤਮਾ ਸਾਹਮਣੇ ਪ੍ਰਾਰਥਨਾ ਕਰਦੇ ਹਾਂ ਤਾਂ ਉਹ ਸਾਡੀ ਅਰਦਾਸ ਨੂੰ ਸੁਣਦੇ ਹਨ ਅਤੇ ਜਾਣਦੇ ਹਨ ਕਿ ਸਾਨੂੰ ਇਸ ਵੇਲੇ ਕਿਸ ਚੀਜ਼ ਦੀ ਲੋੜ ਹੈ ਪਰ ਉਹ ਚਾਹੁੰਦੇ ਹਨ ਕਿ ਅਸੀਂ ਉਨ੍ਹਾਂ ਦੇ ਉੱਤਰ ਦੀ ਉਡੀਕ ਕਰੀਏ। ਉਡੀਕ ਕਰਨੀ ਔਖੀ ਹੈ। ਪਰ ਜੇਕਰ ਅਸੀਂ ਸੰਤੋਖ ਰੱਖਾਂਗੇ ਤਾਂ ਅਸੀਂ ਵੱਡੇ ਵੱਡੇ ਕੰਮ ਕਰ ਸਕਦੇ ਹਾਂ ਕਿਉਂਕਿ ਨਤੀਜਾ ਦੇਖਣ ਤੋਂ ਪਹਿਲਾਂ ਅਸੀਂ ਅਸਾਨੀ ਨਾਲ ਹਾਰ ਨਹੀਂ ਮੰਨਾਂਗੇ। ਹਰਨੂਰ ਅਤੇ ਕਬੀਰ ਖੁਸ਼ ਹਨ ਕਿ ਉਨ੍ਹਾਂ ਨੇ ਸਬਰ ਰੱਖਿਆ। ਉਨ੍ਹਾਂ ਦਾ ਕੇਕ ਬਹੁਤ ਹੀ ਸੁਆਦੀ ਬਣਿਆ ਹੈ। ਹੁਣ ਉਹ ਜਾਣ ਗਏ ਹਨ ਕਿ ਸਬਰ ਦਾ ਫਲ ਮਿੱਠਾ ਹੁੰਦਾ ਹੈ।



ਮੇਰੀ ਅਰਦਾਸ: ਹੇ ਵਾਹਿਗੁਰੂ ਜੀ, ਜਦੋਂ ਉਡੀਕ ਕਰਨੀ ਔਖੀ ਹੋਵੇ ਤਾਂ ਕਿਰਪਾ ਕਰਕੇ ਸਬਰ ਰੱਖਣ ਵਿੱਚ ਮੇਰੀ ਮਦਦ ਕਰਨੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਹਨ: ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੈ ॥ ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥ (ਅੰਗ ੧੩੮੪, ਸੇਖ ਫਰੀਦ ਜੀ)

ਆਪਣੇ ਮਨ ਵਿੱਚ ਸਬਰ ਦੀ ਕਮਾਨ ਬਣਾਓ ਅਤੇ ਸਬਰ ਦੀ ਕਮਾਨ ਦਾ ਚਿੱਲਾ ਹੋਵੇ। ਸਬਰ ਦਾ ਹੀ ਤੀਰ ਹੋਵੇ ਤਾਂ ਪਰਮਾਤਮਾ ਇਸ ਦਾ ਨਿਸ਼ਾਨਾ ਖੁੰਝਣ ਨਹੀਂ ਦਿੰਦਾ।


Sikh Comics™

For All Age Groups

Daljeet Singh Sidhu

Guru Amar Das

The Third Sikh Guru




Art Bhupendra Singh Ahluwalia

Sixty years had passed, but Baba Amar Das still searched for God's love and compassion. Numerous religious pilgrimages could not satiate his longing for spiritual peace. However, one fateful day, he found solace in the hymns of the Sikh Gurus. Influenced by the truth and wisdom of their divine words, he reached Khadur and submitted himself to the service of Guru Angad Dev.

Twelve years passed, and despite his advanced age, Baba Amar Das selflessly served Guru Angad Dev and the sangat of Khadur. The divine light was passed to him in 1552, and he became the third Sikh Guru. He set up a Sikh religious center in the city of Goindwal. Guru Amar Das firmly believed in the principle of human equality, and ordered the construction of a stepwell, or baoli in Goindwal. All castes were welcome to fetch water from the same stepwell.

Guru Amar Das publicly renounced the rigid Hindu religious practices. He gradually redefined many customs and ceremonies according to the Sikh faith. Kirtan, the singing of Gurbani, accompanied all major events and occasions. Women were encouraged to fight against prejudices and break free from the bonds of oppression. Guru Amar Das selected the site for the building of the Sikh holy shrine, the Golden Temple. The responsibility for its construction was given to his devout follower and son-in-law, Bhai Jetha

Several pious Sikh men and women were appointed as Manjis, or religious preachers by Guru Amar Das. They propagated the Sikh teachings, and were a connection between the Guru and his sangat. Guru Amar Das composed 874 hymns that were incorporated into the Sri Guru Granth Sahib. He remained the Sikh Guru till 1574, and led the Sikhs for 22 years.



+91 98156 96992



+1 408 914 2858



info@sikhcomics.com


www.sikhcomics.com

Sikh Comics™
ਹਰ ਉਮਰ ਦੇ ਪਾਠਕਾਂ ਲਈ

ਦਲਜੀਤ ਸਿੰਘ ਸਿੱਖੂ

ਗੁਰੂ ਅਮਰ ਦਾਸ

ਸਿੱਖਾਂ ਦੀ ਤੀਜੀ ਪਾਤਸ਼ਾਹੀ




ਪੰਜਾਬੀ ਅਨੁਵਾਦ ਮੋਹਿਨੀ ਚਾਵਲਾ
ਚਿੱਤਰਕਲਾ ਭੁਪਿੰਦਰ ਸਿੰਘ ਆਹਲੂਵਾਲੀਆ

ਸੱਠ ਸਾਲ ਬੀਤ ਚੁੱਕੇ ਸਨ, ਪਰ ਬਾਬਾ ਅਮਰ ਦਾਸ ਜੀ ਦੀ ਪ੍ਰਭੂ ਦੇ ਪ੍ਰੇਮ ਅਤੇ ਕਿਰਪਾ ਦ੍ਰਿਸ਼ਟੀ ਦੀ ਤਲਾਸ਼ ਹਾਲੇ ਵੀ ਜਾਰੀ ਸੀ। ਅਨੇਕਾਂ ਤੀਰਥ ਅਸਥਾਨਾਂ ਦੀਆਂ ਯਾਤਰਾਵਾਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਅਧਿਆਤਮਕ ਸ਼ਾਂਤੀ ਦੀ ਤ੍ਰਿਸ਼ਣਾ ਨਹੀਂ ਬੁੱਝੀ ਸੀ। ਪਰ ਫਿਰ ਇਕ ਅਜਿਹਾ ਸੁਭਾਗਾ ਦਿਨ ਆਇਆ ਜਦੋਂ ਉਨ੍ਹਾਂ ਨੂੰ ਸਿੱਖ ਗੁਰੂ ਸਾਹਿਬਾਨ ਦੇ ਸ਼ਬਦਾਂ ਵਿਚ ਅਨੰਦ ਮਿਲਿਆ। ਇਨ੍ਹਾਂ ਰੁਹਾਨੀ ਸ਼ਬਦਾਂ ਵਿਚ ਲੁਕੇ ਸੱਚ ਅਤੇ ਗਿਆਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਖੁਦ ਨੂੰ ਖਡੂਰ ਵਿਖੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਵਿਚ ਸਮਰਪਿਤ ਕਰ ਦਿੱਤਾ।

ਬਾਰਾਂ ਸਾਲ ਦਾ ਅਰਸਾ ਬੀਤ ਗਿਆ ਅਤੇ ਸਿਆਣੀ ਉਮਰ ਹੋਣ ਦੇ ਬਾਵਜੂਦ ਵੀ ਬਾਬਾ ਅਮਰ ਦਾਸ ਜੀ ਨਿਸ਼ਕਾਮ ਭਾਵਨਾ ਨਾਲ ਗੁਰੂ ਅੰਗਦ ਦੇਵ ਜੀ ਅਤੇ ਖਡੂਰ ਦੀ ਸੰਗਤ ਦੀ ਸੇਵਾ ਕਰਦੇ ਰਹੇ। 1552 ਵਿਚ ਰੁਹਾਨੀ ਜੋਤ ਉਨ੍ਹਾਂ ਨੂੰ ਸੌਂਪੀ ਗਈ ਅਤੇ ਉਹ ਸਿੱਖਾਂ ਦੀ ਤੀਜੀ ਪਾਤਸ਼ਾਹੀ ਬਣੇ। ਉਨ੍ਹਾਂ ਨੇ ਗੋਇੰਦਵਾਲ ਨਗਰੀ ਵਿਚ ਸਿੱਖ ਧਰਮ ਕੇਂਦਰ ਦੀ ਸਥਾਪਨਾ ਕੀਤੀ। ਗੁਰੂ ਅਮਰ ਦਾਸ ਜੀ ਮਨੁੱਖੀ ਸਮਾਨਤਾ ਦੇ ਸਿਧਾਂਤ ਵਿਚ ਪੁਖਤਾ ਯਕੀਨ ਕਰਦੇ ਸਨ ਅਤੇ ਉਨ੍ਹਾਂ ਨੇ ਗੋਇੰਦਵਾਲ ਵਿਖੇ ਇਕ ਬਾਉਲੀ ਭਾਵ ਪੌੜੀਆਂ ਵਾਲਾ ਖੂਹ ਦੀ ਉਸਾਰੀ ਦਾ ਹੁਕਮ ਦਿੱਤਾ। ਸਾਰੀਆਂ ਜਾਤਾਂ ਦੇ ਲੋਕ ਇਕੋ ਖੂਹ ਤੋਂ ਪਾਣੀ ਭਰ ਸਕਦੇ ਸਨ।

ਗੁਰੂ ਅਮਰ ਦਾਸ ਜੀ ਨੇ ਸਰਵਜਨਕ ਰੂਪ ਨਾਲ ਕੱਟੜਵਾਦੀ ਹਿੰਦੂ ਧਾਰਮਿਕ ਕਰਮ-ਕਾਂਡਾਂ ਦਾ ਤਿਆਗ ਕੀਤਾ। ਹੌਲੀ-ਹੌਲੀ ਉਨ੍ਹਾਂ ਨੇ ਕਈ ਰਿਵਾਜ਼ਾਂ ਅਤੇ ਰਸਮਾਂ ਨੂੰ ਸਿੱਖ ਧਰਮ ਦੇ ਅਨੁਸਾਰ ਪੁਨਰ ਪਰਿਭਾਸ਼ਿਤ ਕੀਤਾ। ਸਾਰੇ ਪ੍ਰਮੁੱਖ ਸਮਾਗਮਾਂ ਅਤੇ ਅਵਸਰਾਂ ਤੇ ਕੀਰਤਨ, ਗੁਰਬਾਣੀ ਗਾਇਨ ਕੀਤਾ ਜਾਣ ਲੱਗਾ। ਇਸਤਰੀਆਂ ਨੂੰ ਪੱਖ-ਪਾਤ ਦੇ ਖਿਲਾਫ ਅਵਾਜ਼ ਉਠਾਉਣ ਅਤੇ ਆੱਤਿਆਚਾਰ ਦੇ ਬੰਧਨਾਂ ਤੋਂ ਮੁਕਤ ਹੋਣ ਲਈ ਪ੍ਰੋਤਸਾਹਿਤ ਕੀਤਾ। ਗੁਰੂ ਅਮਰ ਦਾਸ ਜੀ ਨੇ ਸਿੱਖਾਂ ਦੇ ਧਰਮ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਲਈ ਜਮੀਨ ਦੀ ਚੋਣ ਕੀਤੀ। ਇਸ ਦੀ ਉਸਾਰੀ ਦਾ ਜਿੰਮਾ ਉਨ੍ਹਾਂ ਦੇ ਸ਼ਰਧਾਲੂ ਸ਼ਿੱਸ਼ ਅਤੇ ਜਵਾਈ ਭਾਈ ਜੇਠਾ ਜੀ ਨੂੰ ਸੌਂਪਿਆ ਗਿਆ।

ਗੁਰੂ ਅਮਰ ਦਾਸ ਜੀ ਨੇ ਕਈ ਗੁਰਸਿੱਖ ਪੁਰਸ਼ਾਂ ਅਤੇ ਇਸਤਰੀਆਂ ਨੂੰ ਮੰਜੀ ਦੀ ਉਪਾਧੀ ਦਿੱਤੀ ਜੋ ਧਰਮ ਦਾ ਪ੍ਰਚਾਰ ਕਰਦੇ ਸਨ। ਮੰਜੀਦਾਰ ਸਿੱਖਾਂ ਨੇ ਧਰਮ ਦਾ ਪ੍ਰਚਾਰ ਕੀਤਾ ਅਤੇ ਉਹ ਗੁਰੂ ਅਤੇ ਸੰਗਤ ਵਿਚ ਇਕ ਲੜੀ ਦਾ ਕੰਮ ਕਰਦੇ ਸਨ। ਗੁਰੂ ਅਮਰ ਦਾਸ ਜੀ ਨੇ 874 ਸ਼ਬਦ ਰਚੇ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਸ਼ਾਮਲ ਹਨ। ਉਹ 1574 ਤੱਕ ਗੁਰੂ ਵਜੋਂ ਸੁਸ਼ੋਭਿਤ ਰਹੇ ਅਤੇ 22 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਉਨ੍ਹਾਂ ਨੇ ਸਿੱਖਾਂ ਦੀ ਰਹਿਨੁਮਾਈ ਕੀਤੀ।



MY GURU'S BLESSINGS

Book Six

Guru ji, please always help me follow and live according to your teachings. Waheguru ji, please be with me always.



Easy-to-understand prayers for your little one. Each lesson is beautifully paired with attractive illustrations and inspiring quotes from Gurbani. These lessons will help your child develop a bond with Guru Granth Sahib ji. Your child will learn to live by Guru ji's teachings and be encouraged to embrace Waheguru ji in his or her life, every step of the way.

ਮੇਰੇ ਗੁਰੂ ਦੀਆਂ ਯਸੀਸਾਂ

ਛੇਵੀਂ ਪੁਸਤਕ

ਗੁਰੂ ਜੀ, ਮੇਰੀ ਸਹਾਇਤਾ ਕਰੋ ਕਿ ਮੈਂ ਹਮੇਸ਼ਾ ਤੁਹਾਡੇ ਦੱਸੇ ਮਾਰਗ ਤੇ ਚੱਲਾਂ। ਵਾਹਿਗੁਰੂ ਜੀ, ਬੇਨਤੀ ਕਰਦਾ ਹਾਂ ਕਿ ਸਦਾ ਮੇਰੇ ਅੰਗ-ਸੰਗ ਰਹਿਣਾ।

ਤੁਹਾਡੇ ਬੱਚੇ ਲਈ ਸਮਝਣ ਵਿਚ ਅਸਾਨ ਪ੍ਰਾਰਥਨਾਵਾਂ। ਹਰ ਪਾਠ ਖੂਬਸੂਰਤ ਚਿੱਤਰਾਂ ਅਤੇ ਗੁਰਬਾਣੀ ਦੀਆਂ ਤੁਕਾਂ ਦਾ ਅਦਭੁਤ ਮੇਲ ਹੈ ਜੋ ਬਾਲ ਮਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦਾ ਹੈ। ਤੁਹਾਡਾ ਬੱਚਾ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਨੂੰ ਜੀਵਨ ਵਿਚ ਅਪਣਾਏਗਾ ਅਤੇ ਵਾਹਿਗੁਰੂ ਜੀ ਸਦਾ ਉਸਦੇ ਅੰਗ-ਸੰਗ ਰਹਿਣਗੇ।

\$4.99

ISBN 978-93-82887-22-5



9 789382 887225

www.sikhcomics.com

SATKAR
KIDS